

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥



ਪੰਜਾਬ ਐਂਡ ਸਿੰਧ ਬੈਂਕ
Punjab & Sind Bank
ਪੰਜਾਬ ਐਂਡ ਸਿੰਧ ਬੈਂਕ

(ਮਾਰਟ ਸਰਕਾਰ ਕਾ ਉਪਕਰਮ/A Govt. of India Undertaking)

Phone : 011-25782926, 25812922, 25817353, 25728930, Email:complianceofficer@psb.co.in

ਪ੍ਰ. ਕਾ. ਲੇਖਾ ਏਵ ਲੇਖਾ ਪਰੀਕਸ਼ਾ ਵਿਭਾਗ
“ਸ਼ੇਅਰ ਕਲੱਬ”, ਬੈਂਕ ਹਾਊਸ, ਪ੍ਰਥਮ ਤਲ,
21, ਰਾਜੇਂਦਰਾ ਪਲੇਸ, ਨਵੀਂ ਦਿਲੀ-110 008
H.O. Accounts & Audit Department
“Shares Cell”, Bank House, 1st Floor,
21, Rajendra Place, New Delhi - 110008

ਸੰਦਰਭ:.....

ਦਿਨਾਂਕ /Dated:.....

Ref: PSB/HO/Shares Cell/ /2020-21

November 18, 2020

To,

Bombay Stock Exchange Limited,
Department of Corporate Services,
25th floor, Phiroze Jeejeebhoy Towers,
Dalal Street, Fort.
Mumbai – 400 001.
SCRIP ID : PSB
SCRIP CODE : 533295

National Stock Exchange of India Ltd.,
Exchange Plaza, C – 1, Block – G,
Bandra Kurla Complex, Bandra (East),
Mumbai – 400 051.
SYMBOL: PSB SERIES: EQ

Dear Sir,


**Reg: Punjab & Sind Bank – Prior Intimation of Board Meeting dated 21.11.2020:
Reporting pursuant to Regulation 29(1) (d) of SEBI (Listing Obligations and
Disclosure Requirements) Regulations, 2015**

We wish to inform that a meeting of Board of Directors of Punjab & Sind Bank is scheduled to be held on Saturday, 21.11.2020 for considering the following agenda item.

1. To offer, issue, create and allot Equity Shares up to Rs.5500 crore (including share premium) to the Government of India by way of preferential issue of equity shares.

You are requested to take a note of the above, pursuant to Regulation 29(1) (d) of SEBI (Listing Obligations and Disclosure Requirements) Regulations, 2015.

Yours faithfully,


Saket Mehrotra
Company Secretary

